

ਭਾਰਤ-ਨੀਦਰਲੈਂਡ ਵਰਚੁਅਲ ਸਮਿਟਿ

9 ਅਪ੍ਰੈਲ, 2021

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮਿ ਸ਼੍ਰੀ ਮਾਰਕ ਰੂਟੇ ਨੇ ਅੱਜ ਵਰਚੁਅਲ ਸਮਿਟਿ ਆਯੋਜਿਤ ਕੀਤਾ। ਮਾਰਚ 2021 'ਚ ਹੋਈਆਂ ਆਮ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਰੂਟੇ ਦੁਆਰਾ ਕੀਤਾ ਗਿਆ ਇਹ ਪਹਿਲਾ ਉੱਚ-ਪੱਧਰੀ ਸਮਿਟਿ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਰੂਟੇ ਨੂੰ ਚੋਣਾਂ ਵੱਚਿ ਹੋਈ ਜਿੱਤ ਅਤੇ ਲਗਾਤਾਰ ਚੌਥੇ ਕਾਰਜ-ਕਾਲ ਲਈ ਨੀਦਰਲੈਂਡ ਦਾ ਪ੍ਰਧਾਨ ਮੰਤਰੀ ਬਣਨ ਦੀ ਮੁਬਾਰਕਬਾਦ ਦੱਤੀ।

ਭਾਰਤ ਤੇ ਨੀਦਰਲੈਂਡ ਦਾ ਇੱਕ ਮਜ਼ਬੂਤ ਤੇ ਸਥਿਰ ਸਬੰਧ ਹੈ, ਜੋ ਲੋਕਤੰਤਰ, ਕਾਨੂੰਨ ਦੇ ਸ਼ਾਸਨ ਤੇ ਮਨੁੱਖੀ ਅਧਿਕਾਰਾਂ ਲਈ ਕਦਰ ਅਤੇ ਦੋਵੇਂ ਦੇਸ਼ਾਂ ਵਚਿਲੇ ਦੋਸਤੀ ਦੇ ਇਤਿਹਾਸਕਿ ਸਬੰਧਾਂ ਸਦਕਾ ਕਾਇਮ ਹੋਇਆ ਹੈ।

ਇਸ ਸਮਿਟਿ ਦੌਰਾਨ, ਦੋਵੇਂ ਆਗੂਆਂ ਨੇ ਦੁਵੱਲੇ ਰੁਝੇਵਿਆਂ ਦੇ ਸਮੁੱਚੇ ਵਰਣਕ੍ਰਮ ਦਾ ਵਸਿਤ੍ਰਤਿ ਜਾਇਜ਼ਾ ਲਿਆ ਅਤੇ ਵਪਾਰ ਤੇ ਅਰਥਵਿਵਸਥਾ, ਜਲ ਪ੍ਰਬੰਧਨ, ਖੇਤੀਬਾੜੀ ਖੇਤਰ, ਸਮਾਰਟ ਸਿਟੀਜ਼, ਵਗਿਆਨ ਤੇ ਟੈਕਨੋਲੋਜੀ, ਸਹਿਤ-ਸੰਭਾਲ ਤੇ ਪੁਲਾੜ ਜਹਿ ਖੇਤਰਾਂ ਦਾ ਹੋਰ ਪ੍ਰਸਾਰ ਕਰਨ ਤੇ ਸਬੰਧਾਂ ਵੱਚਿ ਹੋਰ ਵਭਿੰਨਤਾ ਲਿਆਉਣ ਬਾਰੇ ਵਚਿਾਰ ਸਾਂਝੇ ਕੀਤੇ।

ਦੋਵੇਂ ਪ੍ਰਧਾਨ ਮੰਤਰੀ ਪਾਣੀ ਨਾਲ ਸਬੰਧਿਤ ਖੇਤਰ ਵੱਚਿ ਭਾਰਤ-ਡੱਚ ਸਹਯੋਗ ਹੋਰ ਪੀਡੇ ਕਰਨ ਲਈ ਇੱਕ 'ਪਾਣੀ ਬਾਰੇ ਰਣਨੀਤਕ ਭਾਈਵਾਲੀ' ਅਰੰਭਣ ਅਤੇ ਮੰਤਰੀ ਪੱਧਰ ਉੱਤੇ ਪਾਣੀ ਬਾਰੇ 'ਸਾਂਝਾ ਕਾਰਜ ਦਲ' ਅੱਪਗ੍ਰੇਡ ਕਰਨ ਲਈ ਵੀ ਸਹਮਿਤ ਹੋਏ।

ਦੋਵੇਂ ਆਗੂਆਂ ਨੇ ਵਾਤਾਵਰਣਕ ਤਬਦੀਲੀ, ਦਹਸ਼ਿਤਗਰਦੀ ਦੇ ਟਾਕਰੇ ਤੇ ਕੋਵਿਡ-19 ਮਹਾਮਾਰੀ ਜਹਿੀਆਂ ਖੇਤਰੀ ਤੇ ਵਸ਼ਿਵ ਚੁਣੌਤੀਆਂ ਬਾਰੇ ਵੀ ਵਚਿਾਰ ਸਾਂਝੇ ਕੀਤੇ ਅਤੇ ਹੌਦ-ਪ੍ਰਸ਼ਾਂਤ, ਮਜ਼ਬੂਤ ਸਪਲਾਈ ਚੇਨਾਂ ਤੇ ਵਸ਼ਿਵ ਡਿਜ਼ਿਟਲ ਸ਼ਾਸਨ ਜਹਿ ਨਵੇਂ ਖੇਤਰਾਂ ਵੱਚਿ ਉੱਭਰ ਰਹੀਆਂ ਕੋਂਦਰਮੁਖਤਾਵਾਂ ਵੱਚਿ ਵਾਧਾ ਕਰਨ ਲਈ ਸਹਮਿਤ ਹੋਏ।

ਪ੍ਰਧਾਨ ਮੰਤਰੀ ਮੋਦੀ ਨੇ 'ਇੰਟਰਨੈਸ਼ਨਲ ਸੋਲਰ ਅਲਾਇੰਸ' (ISA) ਅਤੇ 'ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ਿਲੀਅੰਟ ਇਨਫ਼ਰਾਸਟ੍ਰਕਚਰ' (CDRI) ਨੂੰ ਦੱਤੇ ਸਮਰਥਨ ਲਈ ਨੀਦਰਲੈਂਡ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਨੀਦਰਲੈਂਡ ਦੀ ਭਾਰਤ-ਪ੍ਰਸ਼ਾਂਤ ਨੀਤੀ ਤੇ 2023 'ਚ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਤਾਲਮੇਲ ਬਠਿ ਕੇ ਚਲਣ ਦੀ ਉਸ ਦੀ ਇੱਛਾ ਲਈ ਵੀ ਧੰਨਵਾਦ ਕੀਤਾ।

ਦੋਵੇਂ ਆਗੂਆਂ ਨੇ ਅੰਤਰਰਾਸ਼ਟਰੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਯਕੀਨੀ ਬਣਾਉਣ ਲਈ ਨਯਿਮਾਂ ਉੱਤੇ ਅਧਾਰਿਤ ਬਹੁ-ਪੱਖੀ ਵਚਿਸਥਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਮਈ 2021 'ਚ ਪੋਰਟੋ, ਪੁਰਤਗਾਲ ਵਚਿ ਭਾਰਤ-ਯੂਰਪੀਅਨ ਯੂਨੀਅਨ ਦੇ ਆਗੂਆਂ ਦੀ ਹੋਣ ਵਾਲੀ ਮੀਟਿੰਗ ਦੀ ਸਫ਼ਲਤਾ ਦੀ ਕਾਮਨਾ ਕੀਤੀ।

ਨਵੀਂ ਦਿੱਲੀ

9 ਅਪ੍ਰੈਲ, 2021